

ਕੋਰੋਨਾਵਾਇਰਸ (COVID-19) ਅਪ੍ਰਵਾਸੀਆਂ ਲਈ ਆਪਦਾ ਤੋਂ ਰਾਹਤ ਸਹਾਇਤਾ (DRAI)

ਅਪ੍ਰਵਾਸੀਆਂ ਲਈ ਆਪਦਾ ਤੋਂ ਰਾਹਤ ਸਹਾਇਤਾ (DRAI) ਪ੍ਰੋਜੈਕਟ ਕੀ ਹੈ?

COVID-19 (ਕੋਵਿਡ-19) ਦੀ ਪ੍ਰਤੀਕਿਰਿਆ ਵਜੋਂ, ਕੈਲੀਫੋਰਨੀਆ ਬਿਨਾਂ ਦਸਤਾਵੇਜ਼ਾਂ ਵਾਲੇ ਬਾਲਗਾਂ ਨੂੰ ਇੱਕ ਵੇਲੇ ਦੀ ਰਾਜ ਦੁਆਰਾ ਫੰਡ ਕੀਤੀ ਗਈ ਆਪਦਾ ਤੋਂ ਰਾਹਤ ਸਹਾਇਤਾ ਦੇ ਰਿਹਾ ਹੈ ਜੋ ਆਪਣੀ ਇਮੀਗ੍ਰੇਸ਼ਨ ਸਥਿਤੀ ਕਾਰਨ ਸਹਾਇਤਾ ਦੀਆਂ ਹੋਰ ਕਿਸਮਾਂ ਲਈ ਅਯੋਗ ਹਨ, ਜਿਨ੍ਹਾਂ ਵਿੱਚ ਕੋਰੋਨਾਵਾਇਰਸ ਸਹਾਇਤਾ, ਰਾਹਤ, ਅਤੇ ਆਰਥਿਕ ਸੁਰੱਖਿਆ (CARES) ਐਕਟ ਅਧੀਨ ਸਹਾਇਤਾ ਅਤੇ ਮਹਾਂਮਾਰੀ ਬੇਰੁਜ਼ਗਾਰੀ ਫਾਇਦੀਆਂ ਸ਼ਾਮਲ ਹਨ। ਇਸ ਰਾਜ ਦੀ ਫੰਡਿੰਗ ਦੀ ਲਗਭਗ 150,000 ਬਿਨਾਂ ਦਸਤਾਵੇਜ਼ਾਂ ਵਾਲੇ ਬਾਲਗਾਂ ਤੱਕ ਪਹੁੰਚਣ ਦੀ ਉਮੀਦ ਹੈ।

California Department of Social Services (ਕੈਲੀਫੋਰਨੀਆ ਸਮਾਜ ਸੇਵਾਵਾਂ ਦੇ ਵਿਭਾਗ) ਨੇ ਬਾਰਾਂ ਅਪ੍ਰਵਾਸੀਆਂ ਦੀ ਸੇਵਾ ਕਰਨ ਵਾਲੀਆਂ ਗੈਰ-ਲਾਭਕਾਰੀ ਸੰਗਠਨਾਂ ਨੂੰ ਉਨ੍ਹਾਂ ਦੇ ਖੇਤਰ ਵਿੱਚ ਲੋਕਾਂ ਨੂੰ ਅਰਜ਼ੀ ਭਰਣ ਅਤੇ ਇਹ ਆਪਦਾ ਤੋਂ ਰਾਹਤ ਸਹਾਇਤਾ ਪ੍ਰਾਪਤ ਕਰਨ ਵਿੱਚ ਮਦਦ ਕਰਨ ਲਈ ਚੁਣਿਆ ਹੈ। ਬਿਨਾਂ-ਦਸਤਾਵੇਜ਼ਾਂ ਵਾਲਾ ਬਾਲਗ ਜੋ ਸਿੱਧੀ ਸਹਾਇਤਾ ਵਿੱਚ \$500 ਪ੍ਰਾਪਤ ਕਰ ਸਕਦਾ ਹੈ, ਜਿਸ ਲਈ ਪ੍ਰਤੀ ਪਰਿਵਾਰ ਅਧਿਕਤਮ ਰਾਸ਼ੀ ਦੀ ਸੀਮਾ \$1000 ਹੈ।

ਆਪਦਾ ਤੋਂ ਰਾਹਤ ਸਹਾਇਤਾ ਕਦੋਂ ਉਪਲਬਧ ਹੋਵੇਗੀ?

ਲੋਕ 18 ਮਈ, 2020 ਤੋਂ ਅਰਜ਼ੀ ਦੇਣਾ ਸ਼ੁਰੂ ਕਰ ਸਕਦੇ ਹਨ। ਸਹਾਇਤਾ ਫੰਡਿੰਗ ਦੇ ਪੂਰੀ ਖਤਮ ਹੋ ਜਾਣ ਤੱਕ ਜਾਂ ਵੱਧ ਤੋਂ ਵੱਧ 30 ਜੂਨ, 2020 ਤੱਕ ਵੰਡੀ ਜਾਏਗੀ। ਆਵੇਦਕਾਂ ਤੇ ਪਹਿਲੇ ਆਓ, ਪਹਿਲੇ ਪਾਓ ਦੇ ਆਧਾਰ ਤੇ ਵਿਚਾਰ ਕੀਤਾ ਜਾਏਗਾ। ਬਿਨੈਕਾਰ ਸਿਰਫ਼ ਆਪਣੀ ਰਿਹਾਇਸ਼ੀ ਕਾਉਂਟੀ ਦੇ ਗੈਰ-ਲਾਭਕਾਰੀ ਸੰਗਠਨ(ਨਾਂ) ਤੋਂ ਹੀ ਅਰਜ਼ੀ ਸਹਾਇਤਾ ਪ੍ਰਾਪਤ ਕਰ ਸਕਦੇ ਹਨ।

ਕਿਰਪਾ ਕਰਕੇ ਧਿਆਨ ਦਿਓ:

- ਫੰਡਿੰਗ ਸੀਮਿਤ ਹੈ, ਅਤੇ ਆਪਦਾ ਤੋਂ ਰਾਹਤ ਅਰਜ਼ੀ ਸੇਵਾ ਅਤੇ ਸਹਾਇਤਾ ਮਿਲਣ ਦੀ ਕੋਈ ਗਾਰੰਟੀ ਨਹੀਂ ਦਿੱਤੀ ਜਾਂਦੀ।
- ਗੈਰ-ਲਾਭਕਾਰੀ ਸੰਗਠਨ 18 ਮਈ ਤੋਂ ਪਹਿਲਾਂ ਵਿਅਕਤੀਆਂ ਦੀ ਸਹਾਇਤਾ ਨਹੀਂ ਕਰਨਗੇ। ਵਿਅਕਤੀਆਂ ਨੂੰ ਆਪਦਾ ਤੋਂ ਰਾਹਤ ਸਹਾਇਤਾ ਬਾਰੇ ਇਸ ਤੋਂ ਪਹਿਲਾਂ ਉਨ੍ਹਾਂ ਨਾਲ ਸੰਪਰਕ ਨਹੀਂ ਕਰਨਾ ਚਾਹੀਦਾ ਹੈ।

ਇਸ ਆਪਦਾ ਤੋਂ ਰਾਹਤ ਸਹਾਇਤਾ ਪ੍ਰਾਪਤ ਕਰਨ ਲਈ ਕੌਣ ਯੋਗ ਹੈ?

ਯੋਗ ਬਿਨੈਕਾਰਾਂ ਦਾ ਇਹ ਜਾਣਕਾਰੀ ਪ੍ਰਦਾਨ ਕਰਨ ਦੇ ਯੋਗ ਹੋਣਾ ਜ਼ਰੂਰੀ ਹੈ ਕਿ ਤੁਸੀਂ (1) ਉਹ ਬਿਨਾਂ-ਦਸਤਾਵੇਜ਼ਾਂ ਵਾਲੇ ਬਾਲਗ (18 ਸਾਲ ਤੋਂ ਵੱਧ ਉਮਰ ਦੇ ਵਿਅਕਤੀ) ਹਨ; (2) ਸੰਘੀ COVID-19 ਸਬੰਧਤ ਸਹਾਇਤਾ ਲਈ ਯੋਗ ਨਹੀਂ ਹਨ, ਜਿਵੇਂ CARES ਐਕਟ ਟੈਕਸ ਪ੍ਰੋਗਰਾਮ ਜਾਂ ਮਹਾਂਮਾਰੀ ਬੇਰੁਜ਼ਗਾਰੀ ਲਾਭ; ਅਤੇ, (3) ਉਨ੍ਹਾਂ ਨੇ COVID-19 ਦੇ ਨਤੀਜੇ ਵਜੋਂ ਕਿਸੇ ਮੁਸ਼ਕਲ ਦਾ ਸਾਮ੍ਹਣਾ ਕੀਤਾ ਹੈ।

ਜੇ ਕੋਈ ਇਹ ਆਪਦਾ ਤੋਂ ਰਾਹਤ ਸਹਾਇਤਾ ਪ੍ਰਾਪਤ ਕਰਦਾ ਹੈ ਤਾਂ ਕੀ ਇਹ ਉਨ੍ਹਾਂ ਦੀ ਗ੍ਰੀਨ ਕਾਰਡ (ਸਥਿਤੀ ਦੇ ਸਮਾਯੋਜਨ) ਜਾਂ ਅਮਰੀਕੀ ਨਾਗਰਿਕ ਬਣਨ ਦੀ ਸਮਰੱਥਾ ਤੇ ਅਸਰ ਪਾਉਂਦਾ ਹੈ? ਕੀ ਇਹ ਸਹਾਇਤਾ ਪ੍ਰਾਪਤ ਕਰਨ ਵਾਲਾ ਵਿਅਕਤੀ ਪਬਲਿਕ ਚਾਰਜ ਦਾ ਭਾਗੀ ਬਣਦਾ ਹੈ?

ਇਹ ਆਪਦਾ ਤੋਂ ਰਾਹਤ ਸਹਾਇਤਾ ਦਾ ਨਿਰਧਾਰਨ ਨਹੀਂ ਕੀਤਾ ਜਾਂਦਾ ਹੈ ਅਤੇ ਇੱਕ ਵਾਰੀ ਦਿੱਤੀ ਜਾਣ ਵਾਲੀ ਸਹਾਇਤਾ ਹੈ। ਸੰਘੀ ਸਰਕਾਰ ਇਸ ਸਹਾਇਤਾ ਨੂੰ ਜਨਤਕ ਚਾਰਜ ਵਿਚਾਰਨ ਲਈ ਜਨਤਕ ਲਾਭ ਵਜੋਂ ਸੂਚੀਬੱਧ ਨਹੀਂ ਕਰਦੀ। ਹਾਲਾਂਕਿ, USCIS ਨੇ ਇਸ ਸਹਾਇਤਾ ਨਾਲ ਸਬੰਧਤ ਕੋਈ ਖਾਸ ਮਾਰਗਦਰਸ਼ਨ ਜਾਰੀ ਨਹੀਂ ਕੀਤਾ ਹੈ।

ਜੇ ਤੁਹਾਡੇ ਆਪਣੀ ਇਮੀਗ੍ਰੇਸ਼ਨ ਦੀ ਸਥਿਤੀ ਅਤੇ ਇਸ ਸਹਾਇਤਾ ਪ੍ਰੋਜੈਕਟ ਬਾਰੇ ਕੋਈ ਸਵਾਲ ਹਨ, ਤਾਂ ਕਿਰਪਾ ਕਰਕੇ ਕਿਸੀ ਇਮੀਗ੍ਰੇਸ਼ਨ ਅਟਾਰਨੀ ਨਾਲ ਸਲਾਹ-ਮਸ਼ਵਰਾ ਕਰੋ। ਮੁਫਤ ਅਤੇ ਘੱਟ ਕੀਮਤ ਵਾਲੀਆਂ ਇਮੀਗ੍ਰੇਸ਼ਨ ਸੇਵਾਵਾਂ ਪ੍ਰਦਾਨ ਕਰਨ ਵਾਲਿਆਂ ਦੀ ਸੂਚੀ ਸਮੇਤ ਵਧੇਰੀ ਜਾਣਕਾਰੀ [Guide for Immigrant Californians \(ਅਪ੍ਰਵਾਸੀ ਕੈਲੀਫੋਰਨੀਆ ਨਿਵਾਸੀਆਂ ਲਈ ਗਾਈਡ\)](#) ਵਿੱਚ ਉਪਲਬਧ ਹੈ।

ਕੀ ਇਹ ਆਪਦਾ ਤੋਂ ਰਾਹਤ ਸਹਾਇਤਾ ਲਈ ਗੈਰ-ਲਾਭਕਾਰੀ ਸੰਗਠਨ ਨੂੰ ਪ੍ਰਦਾਨ ਕੀਤੀ ਗਈ ਮੇਰੀ ਨਿੱਜੀ ਜਾਣਕਾਰੀ ਸੁਰੱਖਿਅਤ ਹੈ?

ਉਹ ਜਾਣਕਾਰੀ ਜੋ ਤੁਸੀਂ ਗੈਰ-ਲਾਭਕਾਰੀ ਸੰਗਠਨ ਨੂੰ ਦਿੰਦੇ ਹੋ, ਉਹ ਸਿਰਫ਼ ਤੁਹਾਡੀ ਪਾਤਰਤਾ ਨਿਰਧਾਰਤ ਕਰਨ ਲਈ ਅਤੇ ਯੋਗ ਵਿਅਕਤੀਆਂ ਨੂੰ ਆਪਦਾ ਤੋਂ ਰਾਹਤ ਸਹਾਇਤਾ ਪ੍ਰਦਾਨ ਕਰਨ ਲਈ ਵਰਤੀ ਜਾਏਗੀ। ਗੈਰ-ਲਾਭਕਾਰੀ ਸੰਗਠਨ ਕੈਲੀਫੋਰਨੀਆ ਰਾਜ ਨੂੰ ਬਿਨੈਕਾਰਾਂ ਬਾਰੇ ਆਮ ਜਨਸੰਖਿਆ ਸੰਬੰਧੀ ਜਾਣਕਾਰੀ (ਉਦਾਹਰਨ ਉਮਰ, ਲਿੰਗ, ਤਰਜੀਹੀ ਭਾਸ਼ਾ, ਆਦਿ) ਪ੍ਰਦਾਨ ਕਰੇਗਾ, ਪਰ ਤੁਹਾਡੀ ਕੋਈ ਵੀ ਨਿੱਜੀ ਜਾਣਕਾਰੀ (ਜਿਵੇਂ ਕਿ ਨਾਮ, ਪਤਾ, ਆਦਿ) ਕਿਸੇ ਵੀ ਸਰਕਾਰੀ ਏਜੰਸੀ ਨੂੰ ਨਹੀਂ ਦਿੱਤੀ ਜਾਏਗੀ।

ਕੋਈ ਵਿਅਕਤੀ ਇਸ ਆਪਦਾ ਤੋਂ ਰਾਹਤ ਸਹਾਇਤਾ ਲਈ ਕਿਵੇਂ ਅਰਜ਼ੀ ਦੇ ਸਕਦਾ/ਦੀ ਹੈ?

CDSS ਇੱਥੇ ਗੈਰ-ਲਾਭਕਾਰੀ ਸੰਗਠਨ(ਨਾਂ) ਦੀ ਸੂਚੀ ਪ੍ਰਕਾਸ਼ਤ ਕਰਦਾ ਹੈ ਜਿੰਨਾਂ ਨੂੰ ਕੈਲੀਫੋਰਨੀਆ ਦੇ ਵੱਖ-ਵੱਖ ਖੇਤਰਾਂ ਵਿੱਚ ਆਪਦਾ ਤੋਂ ਰਾਹਤ ਸਹਾਇਤਾ ਦਾ ਪ੍ਰਬੰਧਨ ਕਰਨ ਲਈ ਚੁਣਿਆ ਗਿਆ ਹੈ:

<https://cdss.ca.gov/inforesources/immigration/covid-19-drai>.

ਉਹ ਵਿਅਕਤੀ ਜੋ ਇਸ ਸਹਾਇਤਾ ਨੂੰ ਪ੍ਰਾਪਤ ਕਰਨ ਲਈ ਅਰਜ਼ੀ ਦੇਣਾ ਚਾਹੁੰਦੇ ਹਨ, ਉਨ੍ਹਾਂ ਨੂੰ ਮਈ 18 ਨੂੰ (ਉਸ ਤੋਂ ਪਹਿਲਾਂ ਨਹੀਂ) ਆਪਣੀ ਕਾਉਂਟੀ ਦੇ ਗੈਰ-ਲਾਭਕਾਰੀ ਸੰਗਠਨ ਨਾਲ ਸੰਪਰਕ ਕਰਨਾ ਚਾਹੀਦਾ ਹੈ। ਦਿਲਚਸਪੀ ਰੱਖਣ ਵਾਲੇ ਬਿਨੈਕਾਰਾਂ ਨੂੰ ਸਹਾਇਤਾ ਦੀ ਉਪਲਬਧਤਾ ਬਾਰੇ ਪੁੱਛਗਿੱਛ ਕਰਨ ਲਈ ਉਨ੍ਹਾਂ ਦੀ ਕਾਉਂਟੀ ਦੇ ਸੰਗਠਨ ਨਾਲ ਸਿੱਧਾ ਸੰਪਰਕ ਕਰਨਾ ਚਾਹੀਦਾ ਹੈ। ਗੈਰ-ਲਾਭਕਾਰੀ ਸੰਗਠਨ ਵਿਅਕਤੀਆਂ ਨੂੰ ਅਰਜ਼ੀ ਦੇਣ ਦੀ ਪ੍ਰਕਿਰਿਆ ਵਿੱਚ ਸਹਾਇਤਾ ਕਰੇਗਾ, ਉਨ੍ਹਾਂ ਦੀ ਯੋਗਤਾ ਦੀ ਪੁਸ਼ਟੀ

ਕਰੇਗਾ, ਅਤੇ ਪ੍ਰਵਾਨਿਤ ਬਿਨੈਕਾਰਾਂ ਨੂੰ ਭੁਗਤਾਨ ਕਾਰਡ ਦੇਵੇਗਾ। ਆਵੇਦਕਾਂ ਤੇ ਪਹਿਲੇ ਆਓ, ਪਹਿਲੇ ਪਾਓ ਦੇ ਆਧਾਰ ਤੇ ਵਿਚਾਰ ਕੀਤਾ ਜਾਏਗਾ।

ਫੰਡਿੰਗ ਸੀਮਿਤ ਹੈ, ਅਤੇ ਆਪਦਾ ਤੋਂ ਰਾਹਤ ਅਰਜ਼ੀ ਸੇਵਾ ਅਤੇ ਸਹਾਇਤਾ ਮਿਲਣ ਦੀ ਕੋਈ ਗਾਰੰਟੀ ਨਹੀਂ ਦਿੱਤੀ ਜਾਂਦੀ।

ਇੱਕ ਪਰਿਵਾਰ ਦੇ ਕਿੰਨੇ ਵਿਅਕਤੀ ਆਪਦਾ ਤੋਂ ਰਾਹਤ ਸਹਾਇਤਾ ਪ੍ਰਾਪਤ ਕਰ ਸਕਦੇ ਹਨ?

ਇੱਕ ਪਰਿਵਾਰ ਦੇ ਅਧਿਕਤਮ ਦੋ ਸਦੱਸ ਹੀ ਇਹ ਸਹਾਇਤਾ ਪ੍ਰਾਪਤ ਕਰ ਸਕਦੇ ਹਨ ਜੇ ਕਿ ਪ੍ਰਤੀ ਪਰਿਵਾਰ \$1000 ਹੈ। ਇੱਕ ਪਰਿਵਾਰ ਨੂੰ ਇਕੱਠੇ ਰਹਿਣ ਵਾਲੇ ਵਿਅਕਤੀਆਂ ਦੇ ਤੌਰ ਤੇ ਪਰਿਭਾਸ਼ਤ ਕੀਤਾ ਜਾਂਦਾ ਹੈ ਜੋ ਆਪਣੀ ਭੋਜਨ-ਸਮੱਗਰੀ ਇਕੱਠੀ ਖਰੀਦਦੇ ਅਤੇ ਭੋਜਨ ਇਕੱਠੇ ਬਣਾਉਂਦੇ ਹਨ।

ਯੋਗ ਵਿਅਕਤੀ ਇਹ ਆਪਦਾ ਤੋਂ ਰਾਹਤ ਸਹਾਇਤਾ ਕਿਵੇਂ ਪ੍ਰਾਪਤ ਕਰ ਸਕਦੇ ਹਨ?

ਜੇ ਕੋਈ ਵਿਅਕਤੀ ਯੋਗ ਪਾਇਆ ਜਾਂਦਾ/ਦੀ ਹੈ ਅਤੇ ਉਨ੍ਹਾਂ ਦੀ ਅਰਜ਼ੀ ਨੂੰ ਮਨਜ਼ੂਰੀ ਦਿੱਤੀ ਜਾਂਦੀ ਹੈ, ਤਾਂ ਗੈਰ-ਲਾਭਕਾਰੀ ਸੰਗਠਨ ਜਿਸ ਨੇ ਉਨ੍ਹਾਂ ਨੂੰ ਅਪਲਾਈ ਕਰਨ ਵਿੱਚ ਸਹਾਇਤਾ ਕੀਤੀ ਸੀ, ਇਸ ਬਾਰੇ ਵਧੇਰੇ ਜਾਣਕਾਰੀ ਪ੍ਰਦਾਨ ਕਰੇਗਾ ਕਿ ਉਹ ਆਪਣੇ ਭੁਗਤਾਨ ਕਾਰਡ ਨੂੰ ਵਿਅਕਤੀਗਤ ਪਿਕ-ਅਪ ਦੁਆਰਾ ਜਾਂ ਮੇਲ ਦੁਆਰਾ ਕਿਵੇਂ ਪ੍ਰਾਪਤ ਕਰਨਗੇ।

ਮੈਨੂੰ ਇਸ ਆਪਦਾ ਤੋਂ ਰਾਹਤ ਸਹਾਇਤਾ ਲਈ ਕਿੰਨੀ ਦੇਰ ਤੱਕ ਅਰਜ਼ੀ ਦੇਣੀ ਪਏਗੀ?

ਆਵੇਦਕਾਂ ਤੇ ਪਹਿਲੇ ਆਓ, ਪਹਿਲੇ ਪਾਓ ਦੇ ਆਧਾਰ ਤੇ ਵਿਚਾਰ ਕੀਤਾ ਜਾਏਗਾ। 18 ਮਈ, 2020 ਤੋਂ ਸ਼ੁਰੂ ਕਰਦਿਆਂ ਹੋਇਆਂ ਸਹਾਇਤਾ ਫੰਡਿੰਗ ਦੇ ਪੂਰੀ ਖਤਮ ਹੋ ਜਾਣ ਤੱਕ ਜਾਂ ਵੱਧ ਤੋਂ ਵੱਧ 30 ਜੂਨ, 2020 ਤੱਕ ਅਨੁਮੋਦਿਤ ਬਿਨੈਕਾਰਾਂ ਵਿੱਚ ਸਿੱਧੀ ਸਹਾਇਤਾ ਦੇ ਤੌਰ ਤੇ \$75 ਲੋਕਾਂ ਵਿੱਚ ਵੰਡਿਆ ਜਾਏਗਾ। COVID-19 ਦੇ ਕਾਰਨ ਬਿਨਾਂ ਦਸਤਾਵੇਜ਼ਾਂ ਵਾਲੇ ਬਾਲਗ ਜਿੰਨਾਂ ਆਰਥਕ ਮੁਸ਼ਕਿਲਾਂ ਦਾ ਸਾਮ੍ਹਣਾ ਕਰ ਰਹੇ ਹਨ, ਇਹ ਆਪਦਾ ਤੋਂ ਰਾਹਤ ਸਹਾਇਤਾ ਦੇ ਇੱਕ ਛੋਟੇ ਜਿਹੇ ਅਰਸੇ ਵਿੱਚ ਖਤਮ ਹੋ ਜਾਣ ਦੀ ਸੰਭਾਵਨਾ ਹੈ।

ਜੇ ਮੈਂ ਇਸ ਆਪਦਾ ਤੋਂ ਰਾਹਤ ਸਹਾਇਤਾ ਲਈ ਅਰਜ਼ੀ ਦੇਣ ਲਈ ਅਸਮਰੱਥ ਹਾਂ, ਕੀ ਕੋਈ ਹੋਰ ਸੰਸਥਾਵਾਂ ਹਨ ਜੋ ਮੇਰੀ ਮਦਦ ਕਰ ਸਕਦੀਆਂ ਹਨ?

ਕੈਲੀਫੋਰਨੀਆ ਦੇ ਪਰਉਪਕਾਰੀ ਵਿਅਕਤੀਆਂ ਨਾਲ ਭਾਈਵਾਲੀ ਵਿੱਚ, ਗ੍ਰਾਂਟਮੇਕਰਸ ਕੰਸਰਨਡ ਵਿਦ ਇਮੀਗ੍ਰੈਂਟਸ ਐਂਡ ਰਿਫ਼ਯੂਜ਼ੀ () ਨੇ ਕੈਲੀਫੋਰਨੀਆ ਦੇ ਇਮੀਗ੍ਰੈਂਟ ਰੈਸਲਿਐਂਸ ਫੰਡ ਦੀ ਸ਼ੁਰੂਆਤ ਕੀਤੀ ਹੈ ਜੋ ਗੈਰ-ਪ੍ਰਵਾਨਿਤ ਕੈਲੀਫੋਰਨੀਆ ਵਾਸੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਨਕਦ ਸਹਾਇਤਾ ਪ੍ਰਦਾਨ ਕਰਨ ਲਈ 50 ਮਿਲੀਅਨ ਇਕੱਠਾ ਕਰਨਾ ਚਾਹੁੰਦਾ ਹੈ ਜੋ COVID-19 (ਕੋਵਿਡ - 19) ਸੰਘੀ ਰਾਹਤ ਅਤੇ ਰਾਜ ਦੇ ਸੇਫਟੀ-ਨੈੱਟ ਪ੍ਰੋਗਰਾਮਾਂ ਲਈ ਅਯੋਗ ਹਨ। ਰੈਸਲਿਐਂਸ ਫੰਡ ਇੱਕ ਵੱਖਰੀ ਲੇਕਿਨ ਸਹਾਇਕ ਕੋਸ਼ਿਸ਼ ਹੈ ਜੋ ਕਿ ਇਸ ਮਹਾਂਮਾਰੀ ਦੇ ਵਿਚਕਾਰ ਬਿਨਾਂ ਦਸਤਾਵੇਜ਼ਾਂ ਵਾਲੇ ਕੈਲੀਫੋਰਨੀਆ ਵਾਸੀਆਂ ਨੂੰ ਆਰਥਿਕ ਤੰਗੀ ਵਿੱਚ ਸਹਾਇਤਾ ਲਈ ਨਿਜੀ ਯੋਗਦਾਨ ਨੂੰ ਵੰਡਦਾ ਹੈ। ਰੈਸਲਿਐਂਸ ਫੰਡ ਆਪਦਾ ਤੋਂ ਰਾਹਤ ਸਹਾਇਤਾ ਵੰਦਣ ਵਾਲੇ ਸੰਗਠਨਾਂ ਦੀ ਇੱਕ ਸੂਚੀ ਵੇਖਣ ਲਈ www.immigrantfundca.org/ 'ਤੇ ਜਾਓ।

COVID-19 (ਕੋਵਿਡ -19) ਮਹਾਂਮਾਰੀ ਦੇ ਦੌਰਾਨ ਮੈਨੂੰ ਹੋਰ ਸਰਕਾਰੀ ਸੇਵਾਵਾਂ ਅਤੇ ਪ੍ਰੋਗਰਾਮਾਂ ਬਾਰੇ ਵਧੇਰੇ ਜਾਣਕਾਰੀ ਕਿੱਥੋਂ ਮਿਲ ਸਕਦੀ ਹੈ ਜਿਨ੍ਹਾਂ ਦੇ ਮੈਂ ਯੋਗ ਹੋ ਸਕਦਾ/ਦੀ ਹਾਂ?

ਤੁਸੀਂ ਅਪ੍ਰਵਾਸੀਆਂ ਲਈ ਕੈਲੀਫੋਰਨੀਆ ਸੇਵਾਵਾਂ ਅਤੇ ਪ੍ਰੋਗਰਾਮਾਂ ਬਾਰੇ ਸਹਾਇਕ ਜਾਣਕਾਰੀ [Guide for Immigrant Californians](#) (ਅਪ੍ਰਵਾਸੀ ਕੈਲੀਫੋਰਨੀਆ ਨਿਵਾਸੀਆਂ ਲਈ ਗਾਈਡ) 'ਤੇ ਪ੍ਰਾਪਤ ਕਰ ਸਕਦੇ ਹੋ, ਜਿਸ ਵਿੱਚ ਨੌਕਰੀਆਂ, ਤਨਖਾਹ, ਅਤੇ ਫਾਇਦੀਆਂ, ਅਤੇ ਛੋਟੇ ਕਾਰੋਬਾਰ ਅਤੇ ਰਿਹਾਇਸ਼ੀ ਸਹਾਇਤਾ ਬਾਰੇ ਜਾਣਕਾਰੀ ਸ਼ਾਮਲ ਹੈ। www.covid19.ca.gov 'ਤੇ ਜਾਓ ਅਤੇ ਅਪ੍ਰਵਾਸੀ ਕੈਲੀਫੋਰਨੀਆ ਨਿਵਾਸੀਆਂ ਲਈ ਗਾਈਡ ਟੈਬ 'ਤੇ ਕਲਿੱਕ ਕਰੋ।